

Third India-Bhutan Development Cooperation Talks

June 28, 2021

ਭਾਰਤ ਅਤੇ ਭੂਟਾਨ ਦੀ ਤੀਜੀ ਵਿਕਾਸ ਸਹਿਯੋਗ ਵਾਰਤਾ

28 ਜੂਨ, 2021

ਭਾਰਤ ਅਤੇ ਭੂਟਾਨ ਦੀ ਤੀਜੀ ਵਿਕਾਸ ਸਹਿਯੋਗ ਵਾਰਤਾ 28 ਜੂਨ, 2021 ਨੂੰ ਵਰਚੁਅਲ ਮਾਧਿਅਮ ਰਾਹੀਂ ਹੋਈ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਸਕੱਤਰ (ਆਰਥਿਕ ਸਬੰਧ) ਸ੍ਰੀ ਰਾਹੁਲ ਛਾਬੜਾ ਨੇ ਕੀਤੀ ਅਤੇ ਭੂਟਾਨ ਵਫ਼ਦ ਦੀ ਅਗਵਾਈ ਭੂਟਾਨ ਸ਼ਾਹੀ ਸਰਕਾਰ ਦੇ ਵਿਦੇਸ਼ ਸਕੱਤਰ ਸ੍ਰੀ ਕਿੰਗਸਿੰਗੀ ਨੇ ਕੀਤੀ। ਭੂਟਾਨ ਵਿੱਚ ਭਾਰਤ ਦੀ ਰਾਜਦੂਤ ਸ਼੍ਰੀਮਤੀ ਰੂਚਿਰਾ ਕੰਬੋਜ ਵੀ ਵਾਰਤਾ ਵਿੱਚ ਸ਼ਾਮਲ ਹੋਏ।

ਦੁਵੱਲਾ ਵਿਕਾਸ ਸਹਿਯੋਗ ਵਾਰਤਾ ਭੂਟਾਨ ਨਾਲ ਭਾਰਤ ਦੀ ਸਮੁੱਚੀ ਵਿਕਾਸ ਭਾਈਵਾਲੀ ਦੀ ਸਮੀਖਿਆ ਕਰਨ ਦਾ ਮਹੱਤਵਪੂਰਨ ਦੁਵੱਲਾ ਤੰਤਰ ਹੈ। ਭਾਰਤ ਸਰਕਾਰ ਨੇ ਵਿਕਾਸ ਪ੍ਰਾਜੈਕਟਾਂ ਲਈ 4500 ਕਰੋੜ ਰੁਪਏ ਅਤੇ ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ (2018 - 2023) ਦੌਰਾਨ ਪਰਿਵਰਤਨਸ਼ੀਲ ਵਪਾਰ ਸਹਾਇਤਾ ਸਹੂਲਤ ਲਈ 400 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। 12ਵੀਂ ਪੰਜ ਸਾਲਾ ਯੋਜਨਾ ਤਹਿਤ 77 ਵੱਡੇ ਅਤੇ ਵਿਚਕਾਰਲੇ ਦਰਜੇ ਦੇ ਪ੍ਰੋਜੈਕਟ ਅਤੇ 524 ਛੋਟੇ ਵਿਕਾਸ ਪ੍ਰਾਜੈਕਟ (SDPs) / ਉੱਚ ਪ੍ਰਭਾਵ ਸਮੁਦਾਇਕ ਵਿਕਾਸ ਪ੍ਰੋਜੈਕਟ (HICDPs) ਵੱਖ - ਵੱਖ ਪੜਾਵਾਂ 'ਤੇ ਹਨ।

ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ (2018-2023) ਦਾ ਤੀਜਾ ਸਾਲ ਪੂਰੇ ਹੋਣ ਦੇ ਮੌਕੇ ਦੋਵਾਂ ਪੱਖਾਂ ਨੇ ਚੱਲ ਰਹੇ ਪ੍ਰਾਜੈਕਟ ਨਾਲ ਜੁੜੀ ਸਹਾਇਤਾ (PTA) ਅਤੇ ਪ੍ਰਾਜੈਕਟਾਂ ਦੀ ਸਮੁੱਚੀ ਤਰੱਕੀ ਦੇ ਨਾਲ - ਨਾਲ SDPs / HICDPs ਦੀ ਸਮੀਖਿਆ ਕੀਤੀ। ਭੂਟਾਨ ਦੇ ਵਿਦੇਸ਼ ਸਕੱਤਰ ਨੇ ਭੂਟਾਨ ਅੰਦਰਲੀ ਸਮਾਜਿਕ-ਆਰਥਿਕ ਤਬਦੀਲੀ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਜ਼ਮੀਨੀ ਪੱਧਰ 'ਤੇ ਪੈਣ ਵਾਲੇ HICDPs ਦੇ ਪ੍ਰਭਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ COVID -19 ਮਹਾਂਮਾਰੀ ਦੇ ਮੱਦੇਨਜ਼ਰ ਵੱਖ-ਵੱਖ ਪ੍ਰੋਜੈਕਟਾਂ ਲਈ ਫੰਡ ਜਾਰੀ ਕਰਨ ਦੇ ਭਾਰਤ ਦੇ ਕਦਮ ਦੀ ਵੀ ਸ਼ਲਾਘਾ ਕੀਤੀ। ਇਸ ਵਾਰਤਾ ਦੌਰਾਨ ਦੋਵਾਂ ਪੱਖਾਂ ਬੁਨਿਆਦੀ ਸੜਕੀ ਢਾਂਚੇ, ਜਲ ਪ੍ਰਬੰਧਨ, ਉਦਯੋਗਿਕ ਪਾਰਕਾਂ ਅਤੇ COVID -19 ਪ੍ਰਬੰਧਨ ਸਮੇਤ ਵੱਖ - ਵੱਖ ਖੇਤਰਾਂ ਵਿੱਚ ਕੁਝ ਨਵੇਂ PTA ਪ੍ਰਾਜੈਕਟ ਸ਼ੁਰੂ ਕਰਨ 'ਤੇ ਸਹਿਮਤੀ ਦਿੱਤੀ।

ਭਾਰਤ ਭੂਟਾਨ ਨਾਲ ਆਪਣੀ ਵਿਸ਼ੇਸ਼ ਸਾਂਝੇਦਾਰੀ ਦੀ ਬਹੁਤ ਕਦਰ ਕਰਦਾ ਹੈ। ਭਾਰਤੀ ਪੱਖ ਭੂਟਾਨ ਦੇ ਵਿਕਾਸ ਦੇ ਯਤਨਾਂ ਦੇ ਮਾਮਲੇ 'ਚ ਸਾਥ ਦੇਣ ਪ੍ਰਤੀ ਵਚਨਬੱਧ ਹੈ।

ਦੋਵੇਂ ਪੱਖਾਂ ਨੇ ਆਪਸੀ ਸਹਿਮਤੀ ਵਾਲੀ ਤਾਰੀਖ 'ਤੇ ਅਗਲੀ ਵਿਕਾਸ ਸਹਿਯੋਗ ਵਾਰਤਾ ਕਰਨ ਉੱਤੇ ਸਹਿਮਤੀ ਦਿੱਤੀ। ਦੋਵਾਂ ਦੇਸ਼ਾਂ ਵਿਚਾਲੇ ਦੇ ਵਿਸ਼ੇਸ਼ ਸਬੰਧਾਂ ਦੇ ਮੱਦੇਨਜ਼ਰ ਵਿਕਾਸ ਸਹਿਯੋਗ ਵਾਰਤਾ ਦੋਸਤਾਨਾ ਮਾਹੌਲ ਵਿੱਚ ਹੋਈ।

ਨਵੀਂ ਦਿੱਲੀ

28 ਜੂਨ, 2021

DISCLAIMER: This is an approximate translation. The original is available in English on MEA's website and may be referred to as the official press release.